



ਕੀ ਤੁਹਾਨੂੰ ਪਤਾ ਹੈ?

ਘਰੇਲੂ ਅੱਗਾਂ ਨੂੰ ਕਿਵੇਂ ਰੋਕਣਾ ਹੈ...


- ਖਾਣਾ ਪਕਾਉਂਦੇ ਸਮੇਂ ਰਸੋਈ ਵਿੱਚ ਰਹੋ।
- ਕਮਰੇ ਤੋਂ ਬਾਹਰ ਜਾਂਦੇ ਸਮੇਂ ਮੋਮਬੱਤੀਆਂ ਬੁਝਾ ਦਿਓ।
- ਛੋਟੇ ਉਪਕਰਣਾਂ ਦੇ ਪਲੱਗ ਕੱਢ ਦਿਓ।
- ਸਿਗਰਟਾਂ ਦੇ ਬਚੇ ਹੋਏ ਟੁਕੜੇ ਅਤੇ ਸੁਆਹ ਡੂੰਘੀਆਂ ਐਸ਼ਟ੍ਰੇਆਂ ਜਾਂ ਧਾਤ ਦੇ ਕੰਟੇਨਰਾਂ ਵਿੱਚ ਪਾਓ।
- ਮਾਚਸਾਂ ਅਤੇ ਲਾਈਟਰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ।

ਜੇ ਤੁਹਾਡਾ ਧੁੰਧੇ ਦਾ ਅਲਾਰਮ ਵਜਦਾ ਹੈ, ਤਾਂ ਤੁਰੰਤ ਆਪਣੇਘਰ ਤੋਂ ਬਾਹਰ ਨਿਕਲ ਜਾਓ ਅਤੇ ਆਪਣੇ ਪਿੱਛੇ ਦਾ ਦਰਵਾਜ਼ਾ ਬੰਦ ਕਰ ਦਿਓ।

ਦਰਵਾਜ਼ਾ ਬੰਦ ਕਰ ਦਿਓ!

ਦਰਵਾਜ਼ੇ ਬੰਦ ਰੱਖਣ ਨਾਲ ਅੱਗ ਨੂੰ ਫੈਲਣ ਤੋਂ ਰੋਕਿਆ ਜਾਂਦਾ ਹੈ, ਨੁਕਸਾਨ ਸੀਮਿਤ ਹੁੰਦਾ ਹੈ ਅਤੇ ਜ਼ਿੰਦਗੀਆਂ ਬਚਾਈਆਂ ਜਾਂ ਸਕਦੀਆਂ ਹਨ।

ਕੀ ਤੁਸੀਂ ਆਪਣਾ ਦਰਵਾਜ਼ਾ ਬੰਦ ਕਰਕੇ ਸੌਂਦੇ ਹੋ? ਬੈਡਰੂਮ ਦੇ ਅੰਦਰ ਧੁੰਧੇ ਦਾ ਅਲਾਰਮ ਲਗਾਉਣ ਬਾਰੇ ਵਿਚਾਰ ਕਰੋ। ਜੇ ਤੁਹਾਨੂੰ ਆਪਣੇ ਘਰ ਵਿੱਚ ਅੱਗ ਦਾ ਪਤਾ ਲੱਗਦਾ ਹੈ, ਤਾਂ ਹਮੇਸ਼ਾਂ **9-1-1** 'ਤੇ ਕਾਲ ਕਰੋ। ਇਸ ਨੂੰ ਖੁਦ ਬੁਝਾਉਣ ਦੀ ਕੋਸ਼ਿਸ਼ ਨਾ ਕਰੋ।



905.458.5580
firelife@brampton.ca



BRAMPTON
Flower City